

ਘਰ ਵਿਚ ਸਿੱਖ ਰਹੇ ਵਿਦਿਆਰਥੀਆਂ ਲਈ ਤਕਨਾਲੋਜੀ ਦੀ ਪਹੁੰਚ

ਮਾਪਿਆਂ ਅਤੇ ਸੰਭਾਲਕਾਂ ਲਈ ਜਾਣਕਾਰੀ

ਘਰ ਵਿਚ ਸਿੱਖਣਾ ਬਹੁਤ ਸਾਰੇ ਰੂਪ ਲੈਂਦਾ ਹੈ, ਜਿਸ ਵਿੱਚ ਆਨਲਾਈਨ ਅਤੇ ਔਫਲਾਈਨ ਸਰੋਤਾਂ ਅਤੇ ਪ੍ਰਿੰਟਡ ਸਮੱਗਰੀ ਜਿਵੇਂ ਵਰਕਸ਼ੀਟਾਂ ਅਤੇ ਸਰੋਤ ਸ਼ਾਮਲ ਹਨ।

NSW ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਡਿਜੀਟਲ ਉਪਕਰਣ (digital devices) ਉਧਾਰ ਦਿਤੇ ਜਾਣਗੇ ਤਾਂ ਜੋ ਉਹ COVID-19 ਮਹਾਂਮਾਰੀ ਦੇ ਦੌਰਾਨ ਘਰ ਵਿਚ ਆਪਣੀ ਪੜ੍ਹਾਈ ਜਾਰੀ ਰਖ ਸਕਣ। NSW ਦਾ ਸਿੱਖਿਆ ਵਿਭਾਗ ਲੋੜਵੰਦ ਵਿਦਿਆਰਥੀਆਂ ਨੂੰ ਲੋੜੀਂਦੇ ਸਰੋਤ ਜਲਦੀ ਤੋਂ ਜਲਦੀ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ ਅਤੇ Year 12 ਦੇ ਵਿਦਿਆਰਥੀਆਂ ਨੂੰ ਪਹਿਲ ਦਿਤੀ ਜਾਵੇਗੀ।

ਵਿਭਾਗ ਇਸ ਵੇਲੇ ਬਹੁਤ ਸਾਰੇ ਤਰੀਕਿਆਂ ਦੀ ਪਵਤਾਲ ਕਰ ਰਿਹਾ ਹੈ ਜਿਨ੍ਹਾਂ ਦੁਆਰਾ ਵਿਦਿਆਰਥੀ ਘਰ ਵਿੱਚ ਹੀ ਸਿੱਖਣਾ ਜਾਰੀ ਰੱਖ ਸਕਦੇ ਹਨ ਜਿਥੇ ਉਨ੍ਹਾਂ ਕੋਲ ਲੈਪਟਾਪ, ਟੈਬਲੇਟ ਜਾਂ ਇੰਟਰਨੈਟ ਕਨੈਕਸ਼ਨ ਨਹੀਂ ਹੈ।

ਸਕੂਲਾਂ ਨੇ ਜਿਥੇ ਵੀ ਹੋ ਸਕੇ ਵਧੇਰੇ ਉਪਕਰਣ ਪ੍ਰਦਾਨ ਕਰਨ ਲਈ ਸਰਗਰਮੀ ਨਾਲ ਕੰਮ ਕੀਤਾ ਹੈ ਅਤੇ ਜਿਥੇ ਵੀ ਸੰਭਵ ਹੋ ਸਕੇ ਸਕੂਲਾਂ ਨੇ ਉਪਕਰਣ ਉਧਾਰ ਦਿੱਤੇ ਹਨ। ਇਸ ਤੋਂ ਇਲਾਵਾ, ਵਿਭਾਗ ਸਕੂਲ ਦੀ ਸਪਲਾਈ ਨੂੰ ਪੂਰਕ ਕਰਨ ਲਈ ਹੋਰ ਡੀਵਾਈਸਾਂ ਦੀ ਭਾਲ ਕਰ ਰਿਹਾ ਹੈ।

ਪ੍ਰਿੰਸੀਪਲ ਵਿਭਾਗ ਨੂੰ ਸਿਖਲਾਈ ਦੇ ਯੰਤਰਾਂ ਅਤੇ ਤਕਨਾਲੋਜੀ ਦੀਆਂ ਜ਼ਰੂਰਤਾਂ ਸਬੰਧੀ ਸਲਾਹ ਦੇ ਰਹੇ ਹਨ। NSW ਦੇ ਪਬਲਿਕ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਸਿਖਲਾਈ ਦੀ ਪਹੁੰਚ ਸਰਵੋਤਮ ਹੈ, ਅਤੇ ਇਸ ਦੇ ਸਕੂਲ ਨਿਰੰਤਰਤਾ ਸਰਵੇਖਣ (School Continuity Survey) ਦੇ ਹਿੱਸੇ ਵਜੋਂ, ਵਿਭਾਗ ਨੇ ਰਾਜ ਦੇ ਹਰੇਕ 2,200 ਪਬਲਿਕ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਤਕਨਾਲੋਜੀ ਵਿੱਚਲੀਆਂ ਖਾਮੀਆਂ ਦੀ ਪਛਾਣ ਕਰਨ ਵਿੱਚ ਮਦਦ ਕਰਨ ਲਈ ਕਿਹਾ ਹੈ।

ਤਰਜੀਹ ਹਾਇਰ ਸਕੂਲ ਸਰਟੀਫੀਕੇਟ (Higher School Certificate (HSC)) ਦੇ ਵਿਦਿਆਰਥੀਆਂ, ਅਪਾਹਜ ਜਾਂ ਵਿਸ਼ੇਸ਼ ਉਪਕਰਣਾਂ ਦੀ ਜ਼ਰੂਰਤ ਵਾਲੇ ਵਿਦਿਆਰਥੀਆਂ, ਪੇਂਡੂ ਅਤੇ ਦੂਰ ਦੁਰਾਡੇ ਭਾਈਚਾਰਿਆਂ ਦੇ ਵਿਦਿਆਰਥੀਆਂ, ਹੋਮ ਕੇਅਰ ਤੋਂ ਬਾਹਰ ਨੌਜਵਾਨਾਂ ਅਤੇ ਘੱਟ ਸਮਾਜਿਕ-ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਦਿਤੀ ਜਾਵੇਗੀ।

ਕਈ ਸਕੂਲ ਨੇ ਪਹਿਲਾਂ ਹੀ COVID-19 ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਸਿਖਲਾਈ ਲਈ ਵਾਧੂ ਉਪਕਰਣ ਪ੍ਰਦਾਨ ਕਰ ਚੁੱਕੇ ਹਨ ਅਤੇ ਸਥਾਨਕ ਜ਼ਰੂਰਤਾਂ ਦੇ ਅਧਾਰ 'ਤੇ ਅਜਿਹਾ ਕਰਦੇ ਰਹਿਣਗੇ।

ਵਿਭਾਗ NSW ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਨੂੰ ਰਿਮੋਟ ਸਿੱਖਿਆ (remote learning) ਦੇ ਬਹੁਤ ਸਾਰੇ ਢੰਗਾਂ ਦੁਆਰਾ ਸਹਾਇਤਾ ਦੇਣੀ ਜਾਰੀ ਰੱਖੇਗਾ। ਜਿਥੇ ਇਸ ਖੇਤਰ ਵਿੱਚ ਇੰਟਰਨੈਟ ਦਾ ਕਨੈਕਸ਼ਨ ਜਾਂ ਮੋਬਾਇਲ ਜਾਂ ਟੈਲੀਫੋਨ ਸੇਵਾਵਾਂ ਨਾ ਹੋਣ, ਉਥੇ ਵਿਦਿਆਰਥੀਆਂ ਨੂੰ ਹਾਰਡਕਾਪੀ ਦੀਆਂ ਵਰਕਬੁਕ ਅਤੇ ਪਾਠ-ਪੁਸਤਕਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਹ ਸਕੂਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਫੈਸਲਿਆਂ ਦੁਆਰਾ ਉਨ੍ਹਾਂ ਦੇ ਸਕੂਲੀ ਭਾਈਚਾਰੇ ਦੇ ਨਾਲ ਰਲਕੇ ਕੰਮ ਕਰਨ ਬਾਰੇ ਹੋਵੇਗਾ ਅਤੇ ਵਿਭਾਗ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ ਕਿ ਇਸ ਆਸਾਧਰਣ ਸਮੇਂ ਦੌਰਾਨ ਕੋਈ ਵੀ ਵਿਦਿਆਰਥੀ ਇਸ ਤੋਂ ਵਾਂਝਾ ਨਾ ਰਹੇ।

ਟੈਲੀਫੋਨ ਦੁਭਾਸ਼ਿਆਈ ਸੇਵਾ

ਜੇ ਤੁਹਾਨੂੰ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਕਾਲ ਕਰੋ। ਜੇ ਤੁਹਾਨੂੰ ਆਪਣੀ ਪੁੱਛਗਿਛ ਵਿੱਚ ਸਹਾਇਤਾ ਕਰਨ ਲਈ ਕਿਸੇ ਦੁਭਾਸ਼ੀਏ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ 131 450 'ਤੇ ਟੈਲੀਫੋਨ ਇੰਟਰਪ੍ਰੈਟਰ ਸੇਵਾ ਨੂੰ ਕਾਲ ਕਰੋ ਅਤੇ ਆਪਣੀ ਭਾਸ਼ਾ ਵਿੱਚ ਦੁਭਾਸ਼ੀਏ ਦੀ ਮੰਗ ਕਰੋ। ਇਹ ਸੇਵਾ ਤੁਹਾਡੇ ਲਈ ਮੁਫਤ ਹੋਵੇਗੀ।